

 Print Page

Sri Guru Granth Sahib

Displaying 323 of

ਨਾਨਕ ਲੜਿ ਲਾਇ ਉਧਾਰਿਅਨੁ ਦਯੁ ਸੇਵਿ ਅਮਿਤਾ ॥੧੯॥

Naanak Larr Laae Oudhhaarian Dhay Saev Amithaa ||19||

O Nanak, serve the Infinite Lord; grasp the hem of His robe, and He will save you. ||19||

ਗਉੜੀ ਵਾਰਾ (ਮਃ ੫) (੧੯):੫ - ਗੁਰੂ ਗ੍ਰੰਥ ਸਾਹਿਬ: ਅੰਗ ੩੨੩ ਪੰ. ੧੯

Raag Gauri Guru Arjan Dev

ਸਲੋਕ ਮਃ ੫ ॥

Salok Ma 5 ||

Shalok, Fifth Mehl:

ਗਉੜੀ ਕੀ ਵਾਰ: ੨ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੩੨੩

ਧੰਧੜੇ ਕੁਲਾਹ ਚਿਤਿ ਨ ਆਵੈ ਹੇਕੜੇ ॥

Dhhandhharrae Kulaah Chith N Aavai Haekarro ||

Worldly affairs are unprofitable, if the One Lord does not come to mind.

ਗਉੜੀ ਵਾਰਾ (ਮਃ ੫) (੨੦) ਸ. (ਮਃ ੫) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੩੨੩ ਪੰ. ੧

Raag Gauri Guru Arjan Dev

ਨਾਨਕ ਸੇਈ ਤੰਨ ਫੁਟੰਨਿ ਜਿਨਾ ਸਾਂਈ ਵਿਸਰੈ ॥੧॥

Naanak Saeer Thann Futtann Jinaa Saanee Visarai ||1||

O Nanak, the bodies of those who forget their Master shall burst apart. ||1||

ਗਉੜੀ ਵਾਰਾ (ਮਃ ੫) (੨੦) ਸ. (ਮਃ ੫) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੩੨੩ ਪੰ. ੧

Raag Gauri Guru Arjan Dev

ਮਃ ੫ ॥

Ma 5 ||

Fifth Mehl:

ਗਉੜੀ ਕੀ ਵਾਰ: ੨ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੩੨੩

ਪਰੇਤਹੁ ਕੀਤੋਨੁ ਦੇਵਤਾ ਤਿਨਿ ਕਰਣੈਹਾਰੇ ॥

Paraethahu Keethon Dhaevathaa Thin Karanaihaarae ||

The ghost has been transformed into an angel by the Creator Lord.

ਗਉੜੀ ਵਾਰਾ (ਮਃ ੫) (੨੦) ਸ. (ਮਃ ੫) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੩੨੩ ਪੰ. ੨

Raag Gauri Guru Arjan Dev

ਸਭੇ ਸਿਖ ਉਬਾਰਿਅਨੁ ਪ੍ਰਭਿ ਕਾਜ ਸਵਾਰੇ ॥

Sabhae Sikh Oubaarian Prabh Kaaj Savaarae ||

God has emancipated all the Sikhs and resolved their affairs.

ਗਉੜੀ ਵਾਰਾ (ਮਃ ੫) (੨੦) ਸ. (ਮਃ ੫) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੩੨੩ ਪੰ. ੨

Raag Gauri Guru Arjan Dev

ਨਿੰਦਕ ਪਕੜਿ ਪਛਾੜਿਅਨੁ ਝੂਠੇ ਦਰਬਾਰੇ ॥

Nindhak Pakarr Pashhaarrian Jhoothae Dharabaarae ||

He has seized the slanderers and thrown them to the ground, and declared them false in His Court.

ਗਉੜੀ ਵਾਰਾ (ਮਃ ੫) (੨੦) ਸ. (ਮਃ ੫) ੨:੩ - ਗੁਰੂ ਗ੍ਰੰਥ ਸਾਹਿਬ: ਅੰਗ ੩੨੩ ਪੰ. ੩

Raag Gauri Guru Arjan Dev

ਨਾਨਕ ਕਾ ਪ੍ਰਭੁ ਵਡਾ ਹੈ ਆਪਿ ਸਾਜਿ ਸਵਾਰੇ ॥੨॥

Naanak Kaa Prabh Vaddaa Hai Aap Saaj Savaarae ||2||

Nanak's God is glorious and great; He Himself creates and adorns. ||2||

ਗਉੜੀ ਵਾਰਾ (ਮਃ ੫) (੨੦) ਸ. (ਮਃ ੫) ੨:੪ - ਗੁਰੂ ਗ੍ਰੰਥ ਸਾਹਿਬ: ਅੰਗ ੩੨੩ ਪੰ. ੩

Raag Gauri Guru Arjan Dev

ਪਉੜੀ ॥

Pourree ||

Pauree:

ਗਉੜੀ ਕੀ ਵਾਰ: ੨ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੩੨੩

ਪ੍ਰਭੁ ਬੇਅੰਤੁ ਕਿਛੁ ਅੰਤੁ ਨਾਹਿ ਸਭੁ ਤਿਸੈ ਕਰਣਾ ॥

Prabh Baeanth Kishh Anth Naahi Sabh Thisai Karanaa ||

God is unlimited; He has no limit; He is the One who does everything.

ਗਉੜੀ ਵਾਰਾ (ਮਃ ੫) (੨੦):੧ - ਗੁਰੂ ਗ੍ਰੰਥ ਸਾਹਿਬ: ਅੰਗ ੩੨੩ ਪੰ. ੪

Raag Gauri Guru Arjan Dev

ਅਗਮ ਅਗੋਚਰੁ ਸਾਹਿਬੋ ਜੀਆਂ ਕਾ ਪਰਣਾ ॥

Agam Agochar Saahibo Jeeaaan Kaa Paranaa ||

The Inaccessible and Unapproachable Lord and Master is the Support of His beings.

ਗਉੜੀ ਵਾਰਾ (ਮਃ ੫) (੨੦):੨ - ਗੁਰੂ ਗ੍ਰੰਥ ਸਾਹਿਬ: ਅੰਗ ੩੨੩ ਪੰ. ੪

Raag Gauri Guru Arjan Dev

ਹਸਤ ਦੇਇ ਪ੍ਰਤਿਪਾਲਦਾ ਭਰਣ ਪੋਖਣੁ ਕਰਣਾ ॥

Hasath Dhaee Prathipaadaladhaa Bharan Pokhan Karanaa ||

Giving His Hand, He nurtures and cherishes; He is the Filler and Fulfiller.

ਗਉੜੀ ਵਾਰਾ (ਮਃ ੫) (੨੦):੩ - ਗੁਰੂ ਗ੍ਰੰਥ ਸਾਹਿਬ: ਅੰਗ ੩੨੩ ਪੰ. ੫

Raag Gauri Guru Arjan Dev

ਮਿਹਰਵਾਨੁ ਬਖਸਿੰਦੁ ਆਪਿ ਜਪਿ ਸਚੇ ਤਰਣਾ ॥

Miharavaan Bakhasindh Aap Jap Sachae Tharanaa ||

He Himself is Merciful and Forgiving. Chanting the True Name, one is saved.

ਗਉੜੀ ਵਾਰਾ (ਮਃ ੫) (੨੦):੪ - ਗੁਰੂ ਗ੍ਰੰਥ ਸਾਹਿਬ: ਅੰਗ ੩੨੩ ਪੰ. ੫

Raag Gauri Guru Arjan Dev

ਜੋ ਤੁਧੁ ਭਾਵੈ ਸੋ ਭਲਾ ਨਾਨਕ ਦਾਸ ਸਰਣਾ ॥੨੦॥

Jo Thudhh Bhaavai So Bhalaa Naanak Dhaas Saranaa ||20||

Whatever pleases You - that alone is good; slave Nanak seeks Your Sanctuary. ||20||

ਗਉੜੀ ਵਾਰਾ (ਮਃ ੫) (੨੦):੫ - ਗੁਰੂ ਗ੍ਰੰਥ ਸਾਹਿਬ: ਅੰਗ ੩੨੩ ਪੰ. ੬

Raag Gauri Guru Arjan Dev

ਸਲੋਕ ਮਃ ੫ ॥

Salok Ma 5 ||

Shalok, Fifth Mehl:

ਗਉੜੀ ਕੀ ਵਾਰ:੨ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੩੨੩

ਤਿੰਨਾ ਭੁਖ ਨ ਕਾ ਰਹੀ ਜਿਸ ਦਾ ਪ੍ਰਭੁ ਹੈ ਸੋਇ ॥

Thinnaa Bhukh N Kaa Rehee Jis Dhaa Prabh Hai Soe ||

One who belongs to God has no hunger.

ਗਉੜੀ ਵਾਰਾ (ਮਃ ੫) (੨੧) ਸ. (ਮਃ ੫) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੩੨੩ ਪੰ. ੬

Raag Gauri Guru Arjan Dev

ਨਾਨਕ ਚਰਣੀ ਲਗਿਆ ਉਧਰੈ ਸਭੇ ਕੋਇ ॥੧॥

Naanak Charanee Lagiaa Oudhharai Sabho Koe ||1||

O Nanak, everyone who falls at his feet is saved. ||1||

ਗਉੜੀ ਵਾਰਾ (ਮਃ ੫) (੨੧) ਸ. (ਮਃ ੫) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੩੨੩ ਪੰ. ੭

Raag Gauri Guru Arjan Dev

ਮਃ ੫ ॥

Ma 5 ||

Fifth Mehl:

ਗਉੜੀ ਕੀ ਵਾਰ:੨ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੩੨੩

ਜਾਚਿਕੁ ਮੰਗੈ ਨਿਤ ਨਾਮੁ ਸਾਹਿਬੁ ਕਰੇ ਕਬੂਲੁ ॥

Jaachik Mangai Nith Naam Saahib Karae Kabool ||

If the beggar begs for the Lord's Name every day, his Lord and Master will grant his request.

ਗਉੜੀ ਵਾਰਾ (ਮਃ ੫) (੨੧) ਸ. (ਮਃ ੫) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੩੨੩ ਪੰ. ੭

Raag Gauri Guru Arjan Dev

ਨਾਨਕ ਪਰਮੇਸਰੁ ਜਜਮਾਨੁ ਤਿਸਹਿ ਭੁਖ ਨ ਮੂਲਿ ॥੨॥

Naanak Paramaesar Jajamaan Thisehi Bhukh N Mool ||2||

O Nanak, the Transcendent Lord is the most generous host; He does not lack anything at all. ||2||

ਗਉੜੀ ਵਾਰਾ (ਮਃ ੫) (੨੧) ਸ. (ਮਃ ੫) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੩੨੩ ਪੰ. ੮

Raag Gauri Guru Arjan Dev

ਪਉੜੀ ॥

Pourree ||

Pauree:

ਗਉੜੀ ਕੀ ਵਾਰ: ੨ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੩੨੩

ਮਨੁ ਰਤਾ ਗੋਵਿੰਦ ਸੰਗਿ ਸਚੁ ਭੋਜਨੁ ਜੋੜੇ ॥

Man Rathaa Govindh Sang Sach Bhojan Jorrae ||

To imbue the mind with the Lord of the Universe is the true food and dress.

ਗਉੜੀ ਵਾਰਾ (ਮਃ ੫) (੨੧):੧ - ਗੁਰੂ ਗ੍ਰੰਥ ਸਾਹਿਬ: ਅੰਗ ੩੨੩ ਪੰ. ੯

Raag Gauri Guru Arjan Dev

ਪ੍ਰੀਤਿ ਲਗੀ ਹਰਿ ਨਾਮ ਸਿਉ ਏ ਹਸਤੀ ਘੋੜੇ ॥

Preeth Lagee Har Naam Sio Eae Hasathee Ghorrae ||

To embrace love for the Name of the Lord is to possess horses and elephants.

ਗਉੜੀ ਵਾਰਾ (ਮਃ ੫) (੨੧):੨ - ਗੁਰੂ ਗ੍ਰੰਥ ਸਾਹਿਬ: ਅੰਗ ੩੨੩ ਪੰ. ੯

Raag Gauri Guru Arjan Dev

ਰਾਜ ਮਿਲਖ ਖੁਸੀਆ ਘਣੀ ਧਿਆਇ ਮੁਖੁ ਨ ਮੋੜੇ ॥

Raaj Milakh Khuseeaa Ghanee Dhhiaae Mukh N Morrae ||

To meditate on the Lord steadfastly is to rule over kingdoms of property and enjoy all sorts of pleasures.

ਗਉੜੀ ਵਾਰਾ (ਮਃ ੫) (੨੧):੩ - ਗੁਰੂ ਗ੍ਰੰਥ ਸਾਹਿਬ: ਅੰਗ ੩੨੩ ਪੰ. ੯

Raag Gauri Guru Arjan Dev

ਢਾਢੀ ਦਰਿ ਪ੍ਰਭ ਮੰਗਣਾ ਦਰੁ ਕਦੇ ਨ ਛੋੜੇ ॥

Dtaadtee Dhar Prabh Manganaa Dhar Kadhae N Shhorrae ||

The minstrel begs at God's Door - he shall never leave that Door.

ਗਉੜੀ ਵਾਰਾ (ਮਃ ੫) (੨੧):੪ - ਗੁਰੂ ਗ੍ਰੰਥ ਸਾਹਿਬ: ਅੰਗ ੩੨੩ ਪੰ. ੯

Raag Gauri Guru Arjan Dev

ਨਾਨਕ ਮਨਿ ਤਨਿ ਚਾਉ ਏਹੁ ਨਿਤ ਪ੍ਰਭ ਕਉ ਲੋੜੇ ॥੨੧॥੧॥ ਸੁਧੁ ਕੀਚੇ

Naanak Man Than Chaaoo Eaehu Nith Prabh Ko Lorrae ||21||1|| Sudhh Keechae

Nanak has this yearning in his mind and body - he longs continually for God. ||21||1|| Sudh Keechay||

ਗਉੜੀ ਵਾਰਾ (ਮਃ ੫) (੨੧):੫ - ਗੁਰੂ ਗ੍ਰੰਥ ਸਾਹਿਬ: ਅੰਗ ੩੨੩ ਪੰ. ੧੦

Raag Gauri Guru Arjan Dev

ਰਾਗੁ ਗਉੜੀ ਭਗਤਾਂ ਕੀ ਬਾਣੀ

Raag Gourree Bhagathaan Kee Baanee

Raag Gauree, The Word Of The Devotees:

ਗਉੜੀ (ਭ. ਕਬੀਰ) ਗੁਰੂ ਗ੍ਰੰਥ ਸਾਹਿਬ ਅੰਗ ੩੨੩

ੴ ਸਤਿਨਾਮੁ ਕਰਤਾ ਪੁਰਖੁ ਗੁਰਪ੍ਰਸਾਦਿ ॥

Ik Oankaar Sathinaam Karathaa Purakh Gur Prasaadh ||

One Universal Creator God. Truth Is The Name. Creative Being Personified. By Guru's Grace:

ਗਉੜੀ (ਭ. ਕਬੀਰ) ਗੁਰੂ ਗ੍ਰੰਥ ਸਾਹਿਬ ਅੰਗ ੩੨੩

ਗਉੜੀ ਗੁਆਰੇਰੀ ਸ੍ਰੀ ਕਬੀਰ ਜੀਉ ਕੇ ਚਉਪਦੇ ੧੪ ॥

Gourree Guaaraeree Sree Kabeer Jeeo Kae Choupadhae 14 ||

Gauree Gwaarayree, Fourteen Chau-Padas Of Kabeer Jee:

ਗਉੜੀ (ਭ. ਕਬੀਰ) ਗੁਰੂ ਗ੍ਰੰਥ ਸਾਹਿਬ ਅੰਗ ੩੨੩

ਅਬ ਮੋਹਿ ਜਲਤ ਰਾਮ ਜਲੁ ਪਾਇਆ ॥

Ab Mohi Jalath Raam Jal Paaeiaa ||

I was on fire, but now I have found the Water of the Lord's Name.

ਗਉੜੀ (ਭ. ਕਬੀਰ) (੧) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੩੨੩ ਪੰ. ੧੩

Raag Gauri Guaarayree Bhagat Kabir

ਰਾਮ ਉਦਕਿ ਤਨੁ ਜਲਤ ਬੁਝਾਇਆ ॥੧॥ ਰਹਾਉ ॥

Raam Oudhak Than Jalath Bujhaaeiaa ||1|| Rehaao ||

This Water of the Lord's Name has cooled my burning body. ||1||Pause||

ਗਉੜੀ (ਭ. ਕਬੀਰ) (੧) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੩੨੩ ਪੰ. ੧੩

Raag Gauri Guaarayree Bhagat Kabir

ਮਨੁ ਮਾਰਣ ਕਾਰਣਿ ਬਨ ਜਾਈਐ ॥

Man Maaran Kaaran Ban Jaaeeai ||

To subdue their minds, some go off into the forests;

ਗਉੜੀ (ਭ. ਕਬੀਰ) (੧) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੩੨੩ ਪੰ. ੧੩

Raag Gauri Guaarayree Bhagat Kabir

ਸੋ ਜਲੁ ਬਿਨੁ ਭਗਵੰਤ ਨ ਪਾਈਐ ॥੧॥

So Jal Bin Bhagavanth N Paaeeai ||1||

But that Water is not found without the Lord God. ||1||

ਗਉੜੀ (ਭ. ਕਬੀਰ) (੧) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੩੨੩ ਪੰ. ੧੪

Raag Gauri Gaaarayree Bhagat Kabir

ਜਿਹ ਪਾਵਕ ਸੁਰਿ ਨਰ ਹੈ ਜਾਰੇ ॥

Jih Paavak Sur Nar Hai Jaarae ||

That fire has consumed angels and mortal beings,

ਗਉੜੀ (ਭ. ਕਬੀਰ) (੧) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੩੨੩ ਪੰ. ੧੪

Raag Gauri Gaaarayree Bhagat Kabir

ਰਾਮ ਉਦਕਿ ਜਨ ਜਲਤ ਉਬਾਰੇ ॥੨॥

Raam Oudhak Jan Jalath Oubaarae ||2||

But the Water of the Lord's Name saves His humble servants from burning. ||2||

ਗਉੜੀ (ਭ. ਕਬੀਰ) (੧) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੩੨੩ ਪੰ. ੧੫

Raag Gauri Gaaarayree Bhagat Kabir

ਭਵ ਸਾਗਰ ਸੁਖ ਸਾਗਰ ਮਾਹੀ ॥

Bhav Saagar Sukh Saagar Maahee ||

In the terrifying world-ocean, there is an ocean of peace.

ਗਉੜੀ (ਭ. ਕਬੀਰ) (੧) ੩:੧ - ਗੁਰੂ ਗ੍ਰੰਥ ਸਾਹਿਬ: ਅੰਗ ੩੨੩ ਪੰ. ੧੫

Raag Gauri Gaaarayree Bhagat Kabir

ਪੀਵਿ ਰਹੇ ਜਲ ਨਿਖੁਟਤ ਨਾਹੀ ॥੩॥

Peev Rehae Jal Nikhuttath Naahee ||3||

I continue to drink it in, but this Water is never exhausted. ||3||

ਗਉੜੀ (ਭ. ਕਬੀਰ) (੧) ੩:੨ - ਗੁਰੂ ਗ੍ਰੰਥ ਸਾਹਿਬ: ਅੰਗ ੩੨੩ ਪੰ. ੧੫

Raag Gauri Gaaarayree Bhagat Kabir

ਕਹਿ ਕਬੀਰ ਭਜੁ ਸਾਰਿੰਗਪਾਨੀ ॥

Kehi Kabeer Bhaj Saaringapaanee ||

Says Kabeer, meditate and vibrate upon the Lord, like the rainbird remembering the water.

ਗਉੜੀ (ਭ. ਕਬੀਰ) (੧) ੪:੧ - ਗੁਰੂ ਗ੍ਰੰਥ ਸਾਹਿਬ: ਅੰਗ ੩੨੩ ਪੰ. ੧੬

Raag Gauri Gaaarayree Bhagat Kabir

ਰਾਮ ਉਦਕਿ ਮੇਰੀ ਤਿਖਾ ਬੁਝਾਨੀ ॥੪॥੧॥

Raam Oudhak Maeree Thikhaa Bujhaanee ||4||1||

The Water of the Lord's Name has quenched my thirst. ||4||1||

ਗਉੜੀ (ਭ. ਕਬੀਰ) (੧) ੪:੨ - ਗੁਰੂ ਗ੍ਰੰਥ ਸਾਹਿਬ: ਅੰਗ ੩੨੩ ਪੰ. ੧੬

Raag Gauri Gaaarayree Bhagat Kabir

ਗਉੜੀ ਕਬੀਰ ਜੀ ॥

Gourree Kabeer Jee ||

Gauree, Kabeer Jee:

ਗਉੜੀ (ਭ. ਕਬੀਰ) ਗੁਰੂ ਗ੍ਰੰਥ ਸਾਹਿਬ ਅੰਗ ੩੨੩

ਮਾਧਉ ਜਲ ਕੀ ਪਿਆਸ ਨ ਜਾਇ ॥

Maadhho Jal Kee Piaas N Jaae ||

O Lord, my thirst for the Water of Your Name will not go away.

ਗਉੜੀ (ਭ. ਕਬੀਰ) (੨) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੩੨੩ ਪੰ. ੧੭

Raag Gauri Bhagat Kabir

ਜਲ ਮਹਿ ਅਗਨਿ ਉਠੀ ਅਧਿਕਾਇ ॥੧॥ ਰਹਾਉ ॥

Jal Mehi Agan Outhee Adhhikaae ||1|| Rehaao ||

The fire of my thirst burns even more brightly in that Water. ||1||Pause||

ਗਉੜੀ (ਭ. ਕਬੀਰ) (੨) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੩੨੩ ਪੰ. ੧੭

Raag Gauri Bhagat Kabir

ਤੂੰ ਜਲਨਿਧਿ ਹਉ ਜਲ ਕਾ ਮੀਨੁ ॥

Thoon Jalandidh Ho Jal Kaa Meen ||

You are the Ocean of Water, and I am just a fish in that Water.

ਗਉੜੀ (ਭ. ਕਬੀਰ) (੨) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੩੨੩ ਪੰ. ੧੭

Raag Gauri Bhagat Kabir

ਜਲ ਮਹਿ ਰਹਉ ਜਲਹਿ ਬਿਨੁ ਖੀਨੁ ॥੧॥

Jal Mehi Reho Jalehi Bin Kheen ||1||

In that Water, I remain; without that Water, I would perish. ||1||

ਗਉੜੀ (ਭ. ਕਬੀਰ) (੨) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੩੨੩ ਪੰ. ੧੮

Raag Gauri Bhagat Kabir

ਤੂੰ ਪਿੰਜਰੁ ਹਉ ਸੁਅਟਾ ਤੋਰ ॥

Thoon Pinjar Ho Sooattaa Thor ||

You are the cage, and I am Your parrot.

ਗਉੜੀ (ਭ. ਕਬੀਰ) (੨) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੩੨੩ ਪੰ. ੧੮

Raag Gauri Bhagat Kabir

ਜਮੁ ਮੰਜਾਰੁ ਕਹਾ ਕਰੈ ਮੋਰ ॥੨॥

Jam Manjaar Kehaa Karai Mor ||2||

So what can the cat of death do to me? ||2||

ਗਉੜੀ (ਭ. ਕਬੀਰ) (੨) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੩੨੩ ਪੰ. ੧੮

Raag Gauri Bhagat Kabir

ਤੂੰ ਤਰਵਰੁ ਹਉ ਪੰਖੀ ਆਹਿ ॥

Thoon Tharavar Ho Pankhee Aahi ||

You are the tree, and I am the bird.

ਗਉੜੀ (ਭ. ਕਬੀਰ) (੨) ੜ:੧ - ਗੁਰੂ ਗ੍ਰੰਥ ਸਾਹਿਬ: ਅੰਗ ੩੨੩ ਪੰ. ੧੯

Raag Gauri Bhagat Kabir

ਮੰਦਭਾਗੀ ਤੇਰੋ ਦਰਸਨੁ ਨਾਹਿ ॥੩॥

Mandhabhaagee Thaero Dharasan Naahi ||3||

I am so unfortunate - I cannot see the Blessed Vision of Your Darshan! ||3||

ਗਉੜੀ (ਭ. ਕਬੀਰ) (੨) ੜ:੨ - ਗੁਰੂ ਗ੍ਰੰਥ ਸਾਹਿਬ: ਅੰਗ ੩੨੩ ਪੰ. ੧੯

Raag Gauri Bhagat Kabir